

ਤੁਰੰਤ ਰਿਲੀਜ਼ ਲਈ

21 ਤੋਂ 23 ਅਗਸਤ ਤੱਕ, ਕਲਚਰ ਕਾਲਸ ਵੀਕੈਂਡਰ ਵਿੱਚ ਬ੍ਰੈਂਪਟਨ ਦੀ ਰਚਨਾਤਮਕ ਪ੍ਰਤਿਭਾ ਬਾਰੇ ਜਾਣੋ!

ਬ੍ਰੈਂਪਟਨ, ਓਨਟਾਰੀਓ (14 ਅਗਸਤ, 2020) – ਸਿਟੀ ਆਫ ਬ੍ਰੈਂਪਟਨ, 21 ਤੋਂ 23 ਅਗਸਤ ਤੱਕ ਕਲਚਰ ਕਾਲਸ ਵੀਕੈਂਡਰ (Culture Calls Weekender) ਨਾਮਕ, ਔਨਲਾਈਨ ਕਾਰਜਕਰਮ ਪੇਸ਼ ਕਰ ਰਹੀ ਹੈ। ਜਿਸ ਵਿੱਚ ਬ੍ਰੈਂਪਟਨ ਦੀ ਉੱਭਰਦੀ ਰਚਨਾਤਮਕ ਪ੍ਰਤਿਭਾ ਦੇ ਨਾਲ, ਪ੍ਰਦਰਸ਼ਨ, ਪੈਨਲ ਚਰਚਾਵਾਂ ਅਤੇ ਵਰਕਸ਼ਾਪਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।

ਕਲਚਰ ਕਾਲਸ ਵੀਕੈਂਡਰ, ਰਚਨਾਤਮਕ ਅਭਿਵਿਅਕਤੀ, ਸਹਿਯੋਗ ਅਤੇ ਭਾਈਚਾਰੇ ਲਈ ਇੱਕ ਡਿਜੀਟਲ ਅਨੁਭਵ ਹੈ। ਕਾਮੇਡੀਅਨਾਂ, ਸੰਗੀਤਕਾਰਾਂ ਅਤੇ ਸਪੋਕਨ ਵਰਡ ਕਲਾਕਾਰਾਂ ਸਮੇਤ, 15 ਤੋਂ ਵੱਧ ਲੋਕਲ ਕਲਾਕਾਰ, Instagram Live @TheRoseBrampton ਤੇ, ਅਤੇ ਜੂਮ (Zoom) ਤੇ, ਦ ਰੋਜ਼ ਵਰਚੁਅਲ ਸਟੇਜ (The Rose Virtual Stage) ਉੱਤੇ, ਤਿੰਨ-ਦਿਨਾਂ ਦੇ ਫੈਸਟੀਵਲ ਵਿੱਚ ਹਿੱਸਾ ਲੈਣਗੇ।

ਇਸ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਲੋਕਲ ਕਲਾਕਾਰਾਂ ਵਿੱਚ ਸ਼ਾਮਲ ਹਨ, ਬ੍ਰੈਂਡਨ ਐਸ਼-ਮੁਹੰਮਦ (Brandon Ash-Mohammed), ਮਾਰਟਿਨ ਐਨੋਨ (Martín Añón), [ਮਾਇਆ ਕਿਲਟ੍ਰੋਨ \(Maya Killtron\)](#), [ਟੀਆਰਪੀ .ਪੀ \(TRP.P\)](#), [ਨਿਕੋਲ ਚੈਂਬਰਸ \(Nicole Chambers\)](#), [ਰੀਕੋ ਰੀਫ \(Reeko Rieffe\)](#), ਰੇਚਲ ਬ੍ਰਾਊਨ (Rachelle Brown), ਆਰ. ਫਲੈਕਸ ਐਂਡ ਰੋਸ਼ਾਨੀ (R. Flex & Roshanie), ਜੋਇਲ ਵਾਈਟ (Joelle White), ਜੋਸਫਿਨ ਕ੍ਰੂਜ਼ (Josephine Cruz), ਕਿਓਸ਼ਾ ਲਵ (Keosha Love), ਲਿਟਨੀ ਸਪੀਅਰਜ਼ (Litney Spearz), [ਜੋਇਆ \(Joyia\)](#), [ਡੇਜ਼ਿਰੀ ਮਕੈਂਜ਼ੀ \(Desiree Mckenzie\)](#), ਅਤੇ [ਸਿੱਧਾਰਥ \(Siddhartha\)](#)

ਕਲਚਰ ਕਾਲਸ ਵੀਕੈਂਡਰ, ਕੋਵਿਡ-19 (COVID-19) ਦੇ ਦੌਰਾਨ ਸਾਡੇ ਭਾਈਚਾਰੇ ਵਿੱਚ ਕਲਾਕਾਰਾਂ ਨੂੰ ਸਹਿਯੋਗ ਦੇਣ ਲਈ, ਸਿਟੀ ਆਫ ਬ੍ਰੈਂਪਟਨ ਵੱਲੋਂ ਕਲਚਰ ਕਾਲਸ (Culture Calls) ਸੀਰੀਜ਼ ਦਾ ਵਿਸਤਾਰ ਹੈ। ਇਸਦੀ ਮੇਜ਼ਬਾਨੀ ਲੋਕਲ ਡੀ.ਜੇ. (DJ) ਅਤੇ ਰੇਡੀਓ ਮੇਜ਼ਬਾਨ ਰੋਸ਼ਾਨੀ (Roshanie) ਵੱਲੋਂ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਕਲਾਕਾਰ, ਜੈਸਮੀਨ ਪੰਨੂ (Jasmin Pannu) ਨੇ ਫੈਸਟੀਵਲ ਲਈ ਆਰਟਵਰਕ ਤਿਆਰ ਕੀਤਾ ਹੈ, ਜਿਸ ਵਿੱਚ ਬ੍ਰੈਂਪਟਨ ਦੇ ਕਲਾਸਿਕ ਲੈਂਡਮਾਰਕ ਅਤੇ ਵਿਜ਼ੁਅਲ ਪੇਸ਼ ਕੀਤੇ ਗਏ ਹਨ, ਜਿਵੇਂ ਕਿ ਗਾਰਡਨ ਸਕਵੇਅਰ (Garden Square), 410 ਸਾਈਨ ਅਤੇ ਸੋਨੀਜ਼ (Sonny's)।

[ਕਾਰਜਕਰਮਾਂ ਦੇ ਪੂਰੇ ਸੈਡਿਊਲ ਲਈ ਇੱਥੇ ਕਲਿੱਕ ਕਰੋ \(Click here for a full schedule of events\)।](#)

ਹਵਾਲੇ

“ਕਲਚਰ ਕਾਲਸ, ਕੋਵਿਡ-19 ਮਹਾਂਮਾਰੀ ਦੇ ਦੌਰਾਨ, ਬ੍ਰੈਂਪਟਨ ਦੇ ਰਚਨਾਤਮਕ ਭਾਈਚਾਰੇ ਵਿੱਚ ਬੇਹੱਦ ਸਫਲ ਰਿਹਾ ਹੈ। ਮੈਂ ਕਲਚਰ ਕਾਲਸ ਵੀਕੈਂਡਰ ਵਿੱਚ, ਵੱਧ ਲੋਕਲ ਕਲਾਕਾਰਾਂ ਦੇ ਇਕੱਠੇ ਆਉਣ ਅਤੇ ਬ੍ਰੈਂਪਟਨ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਹਾਂ। ਭਾਵੇਂ ਤੁਸੀਂ ਸ਼ਾਨਦਾਰ ਸੰਗੀਤ ਜਾਂ ਫਿਰ ਕਾਮੇਡੀ ਵਾਲੇ ਮਨੋਰੰਜਨ ਦਾ ਮਜ਼ਾ ਲੈਣਾ ਚਾਹੁੰਦੇ ਹੋ, ਮੈਂ ਹਰ ਕਿਸੇ ਨੂੰ ਇਸ ਵੀਕੈਂਡਰ Instagram Live ਅਤੇ ਜੂਮ ਦੁਆਰਾ ਇਸ ਔਨਲਾਈਨ ਕਾਰਜਕਰਮ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੰਦਾ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਕਲਚਰ ਕਾੱਲਸ ਵੀਕੈਂਡਰ, ਬ੍ਰੈਂਪਟਨ ਦੇ ਰਚਨਾਤਮਕ ਭਾਈਚਾਰੇ ਲਈ, ਇੱਕ ਮਹੱਤਵਪੂਰਣ ਅਤੇ ਰੋਮਾਂਚਕ ਕਾਰਜਕਰਮ ਹੈ, ਖਾਸ ਕਰਕੇ ਇਸ ਮੁਸ਼ਕਲ ਸਮੇਂ ਦੇ ਦੌਰਾਨ। ਬ੍ਰੈਂਪਟਨ ਦਾ ਕਲਾ ਅਤੇ ਸੱਭਿਆਚਾਰਕ ਰੰਗਮੰਚ ਵਿਕਸਿਤ ਹੋ ਰਿਹਾ ਹੈ। ਸਾਡੇ ਭਾਈਚਾਰੇ ਨੂੰ ਇਕੱਠੇ ਲਿਆਉਣ ਅਤੇ ਇੱਕ-ਦੂਜੇ ਨੂੰ ਸ਼ਕਤੀ ਪ੍ਰਦਾਨ ਕਰਨ ਦਾ ਸ਼ਾਨਦਾਰ ਮੌਕਾ ਹੈ। ਆਪਣੇ ਕੈਲੰਡਰ ਵਿੱਚ ਤਾਰੀਖਾਂ ਅਤੇ ਕਾਰਜਕਰਮਾਂ ਦਾ ਨਿਸ਼ਾਨ ਲਗਾਉਣਾ ਯਕੀਨੀ ਬਣਾਓ।”

- ਪਾਲੋ ਵਿਸੇਂਟੇ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡੈਵਲਪਮੈਂਟ ਐਂਡ ਕਲਚਰ

“ਅਸੀਂ ਦ ਰੇਜ਼ ਵਰਚੁਅਲ ਸਟੇਜ ਤੇ, ਕਲਚਰ ਕਾੱਲਸ ਵੀਕੈਂਡਰ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ। ਕਲਚਰ ਵਿੱਚ ਸਾਡੀ ਸਿਟੀ ਦੇ ਟੀਮ ਦੇ ਸਾਥੀਆਂ ਅਤੇ ਲੋਕਲ ਵਿਵਸਥਾਪਕਾਂ (ਕਿਊਰੇਟਰਸ) ਦੇ ਨਾਲ ਕੰਮ ਕਰਨਾ, ਪਰਫੋਰਮਿੰਗ ਆਰਟਸ ਵਿੱਚ ਹਮੇਸ਼ਾ, ਸਾਡੇ ਲਈ ਸਨਮਾਨ ਅਤੇ ਖੁਸ਼ੀ ਭਰਿਆ ਰਿਹਾ ਹੈ; ਅਤੇ ਇਸ ਕਰਕੇ ਹੀ ਅਸੀਂ ਜਾਣਦੇ ਹਾਂ ਕਿ ਬ੍ਰੈਂਪਟਨ ਦੇ ਸਾਰੇ ਨਾਗਰਿਕਾਂ ਨੂੰ ਸ਼ਾਮਲ ਕਰਦੇ ਹੋਏ, ਅਸੀਂ ਇਸਨੂੰ ਹੋਰ ਵੀ ਮਹੱਤਵਪੂਰਣ ਬਣਾਉਣਾ ਹੈ।”

- ਸਟੀਵਨ ਸ਼ਿੱਪਰ (Steven Schipper), ਐਗਜ਼ੀਕਿਊਟਿਵ ਆਰਟਿਸਟਿਕ ਡਾਇਰੈਕਟਰ, ਪਰਫੋਰਮਿੰਗ ਆਰਟਸ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਵਿੱਚ ਭਰਪੂਰ ਪ੍ਰਤਿਭਾ ਹੈ। ਕਲਚਰ ਕਾੱਲਸ ਵੀਕੈਂਡਰ, ਉਸ ਪ੍ਰਤਿਭਾ ਨੂੰ ਇਕੱਠੇ ਲਿਆਉਣ ਵਿੱਚ, ਸਾਡੇ ਕਲਚਰਲ ਸਰਵਿਸਿਜ ਸਟਾਫ ਦੀ ਮਿਹਨਤ ਦਾ ਨਤੀਜਾ ਹੈ। ਇਸ ਮੁਸ਼ਕਲ ਸਮੇਂ ਦੇ ਦੌਰਾਨ, ਕਲਚਰ ਕਾੱਲਸ ਵੀਕੈਂਡਰ, ਸਾਡੇ ਕਲਾ ਅਤੇ ਸੱਭਿਆਚਾਰਕ ਭਾਈਚਾਰੇ ਲਈ ਇੱਕ ਰੋਮਾਂਚ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca